

ਤੁਰੰਤ ਰਿਲੀਜ਼ ਲਈ

**ਸਿਟੀ ਨੇ ਕੇ.ਪੀ.ਐਮ.ਜੀ. ਸੇਵਾ ਸਮੀਖਿਆ ਰਿਲੀਜ਼ ਕੀਤੀ: ਬ੍ਰੈਂਪਟਨ ਵਿੱਤੀ ਤੌਰ ਤੇ ਚੰਗੀ ਤਰ੍ਹਾਂ  
ਪ੍ਰਬੰਧਿਤ ਅਤੇ ਭਵਿੱਖ ਲਈ ਤਿਆਰ ਹੈ**

ਬ੍ਰੈਂਪਟਨ, ਓਨਟਾਰੀਓ (30 ਮਈ, 2019) – ਇਸ ਹਫ਼ਤੇ ਦੀ ਕਮੇਟੀ ਆਫ ਕਾਉਂਸਿਲ (Committee of Council) ਵਿੱਚ, ਕੇ.ਪੀ.ਐਮ.ਜੀ. (KPMG) ਨੇ ਸਿਟੀ ਆਫ ਬ੍ਰੈਂਪਟਨ ਲਈ ਪੂਰੀ ਕੀਤੀ ਆਪਣੀ ਸੇਵਾ ਸਮੀਖਿਆ ਦੇ ਨਤੀਜੇ ਪੇਸ਼ ਕੀਤੇ।

ਕੇ.ਪੀ.ਐਮ.ਜੀ. ਨੇ ਦੱਸਿਆ: “ਸਿਟੀ ਆਫ ਬ੍ਰੈਂਪਟਨ ਮਜ਼ਬੂਤ ਵਿੱਤੀ ਪੱਧਰੀਆਂ ਵਾਲਾ ਚੰਗੀ ਤਰ੍ਹਾਂ ਪ੍ਰਬੰਧਿਤ ਸੰਗਠਨ ਹੈ। ਸਿਟੀ ਨੇ ਇਸ ਵਿੱਚ ਨਿਵੇਸ਼ ਨੂੰ ਜਾਰੀ ਰੱਖਿਆ ਹੈ, ਤਾਂ ਜੋ ਇਹ ਭਵਿੱਖੀ ਮੌਕੇ ਲਈ ਤਿਆਰ ਰਹੇ। ਇਸਤੋਂ ਇਲਾਵਾ ਸਿਟੀ, ਸੇਵਾ ਡਿਲੀਵਰੀ ਦੇ ਕਈ ਖੇਤਰਾਂ ਵਿੱਚ ਲੀਡਰ ਹੈ।”

ਨਿਸ਼ਕਰਸ਼ਾਂ ਨੇ ਦਰਸਾਇਆ ਕਿ ਸਿਟੀ ਪ੍ਰਾਪਰਟੀ ਟੈਕਸ ਦੇ ਸੰਦਰਭ ਵਿੱਚ ਅਤੇ ਸਟਾਫ ਪੱਧਰ ਤੇ ਆਪਣੇ ਨੇੜਲੇ ਸ਼ਹਿਰਾਂ ਵਾਂਗ ਜਾਂ ਉਹਨਾਂ ਤੋਂ ਵਧੀਆ ਪ੍ਰਦਰਸ਼ਨ ਕਰਦੀ ਹੈ।

ਕੇ.ਪੀ.ਐਮ.ਜੀ. ਦੇ ਮੁਤਾਬਕ, “ਪ੍ਰਤੀ ਵਿਅਕਤੀ ਰੇਕੀਏਸ਼ਨ ਪ੍ਰੋਗਰਾਮ ਅਤੇ ਫੈਸਲਿਟੀ ਦੀਆਂ ਲਾਗਤਾਂ ਤੁਲਨਾਕਾਰੀ ਸਮੂਹ ਵਿੱਚੋਂ ਸਭ ਤੋਂ ਘੱਟ ਹਨ। ਇਸੇ ਤਰ੍ਹਾਂ, ਯੋਜਨਾਬੰਦੀ ਅਤੇ ਵਿਕਾਸ ਸਬੰਧੀ ਖਰਚ ਵੀ ਤੁਲਨਾਕਾਰੀ ਐਸਤ ਤੋਂ ਕਾਫੀ ਘੱਟ ਹਨ।”

ਅੱਗੋਂ, ਸਿਟੀ ਅਜਿਹੀਆਂ ਨਵੀਆਂ ਤਕਨੀਕਾਂ, ਸੇਵਾ ਮਾਡਲਾਂ, ਪ੍ਰਕਿਰਿਆਵਾਂ ਅਤੇ ਫਾਈਨੈਂਸਿੰਗ ਵਿਧੀਆਂ, ਜੋ ਸੰਗਠਨ ਨੂੰ ਹੋਰ ਬਿਹਤਰ ਬਣਾਉਣ ਅਤੇ ਭਾਈਚਾਰੇ ਨੂੰ ਲਗਾਤਾਰ ਉੱਚ ਪੱਧਰ ਦੀ ਸੇਵਾ ਮੁਹੱਈਆ ਕਰਦੇ ਰਹਿਣ ਵਿੱਚ ਮਦਦ ਕਰ ਸਕਦੀਆਂ ਹਨ, ਦਾ ਲਾਭ ਉਠਾਉਣ ਲਈ ਕੇ.ਪੀ.ਐਮ.ਜੀ. ਦੀਆਂ ਸਿਫਾਰਿਸ਼ਾਂ ਤੇ ਇੱਕ ਡੂੰਘੀ ਸਮੀਖਿਆ ਕਰੇਗੀ।

ਕਾਉਂਸਿਲ ਨੂੰ ਇੱਕ ਫਾਲੋ-ਅਪ ਰਿਪੋਰਟ ਲਈ ਜਨਵਰੀ 2020 ਤੱਕ ਦੀ ਸਮਾਂ ਸੀਮਾ ਦੀ ਲੋੜ ਹੈ।

[ਕੇ.ਪੀ.ਐਮ.ਜੀ. \(KPMG\) ਐਂਡਿਟ, ਟੈਕਸ, ਐਡਵਾਈਜਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੈਨੇਡੀਅਨ ਲੀਡਰ ਹੈ।](#) ਕੇ.ਪੀ.ਐਮ.ਜੀ. ਦੇਸ਼ ਵਿੱਚ ਅਤੇ ਦੁਨੀਆ ਵਿੱਚ ਕਲਾਈਂਟਾਂ ਦੇ ਗੁੰਝਲਦਾਰ ਕਾਰੋਬਾਰ ਦੀਆਂ ਚੁਣੌਤੀਆਂ ਤੇ ਪ੍ਰਤੀਕਿਰਿਆ ਕਰਦੀ ਹੈ। ਕੇ.ਪੀ.ਐਮ.ਜੀ. ਪੂਰੇ ਕੈਨੇਡਾ ਵਿੱਚ 40 ਸਥਾਨਾਂ ਤੇ ਸੰਚਾਲਨ ਕਰਦੀ ਹੈ। ਫਰਮ ਦੇ 700 ਤੋਂ ਵੱਧ ਭਾਈਵਾਲ ਅਤੇ 6,500 ਤੋਂ ਵੱਧ ਕਰਮਚਾਰੀ, ਕੈਨੇਡਾ ਵਿੱਚ ਕਈ ਉੱਚ ਕਾਰੋਬਾਰਾਂ, ਗ਼ੈਰ-ਲਾਭ ਅਤੇ ਸਰਕਾਰੀ ਸੰਗਠਨਾਂ ਲਈ ਮਹੱਤਵਪੂਰਨ ਸੇਵਾਵਾਂ ਮੁਹੱਈਆ ਕਰਦੇ ਹਨ।

## ਹਵਾਲੇ

“ਅਸੀਂ ਸਿਟੀ ਦੀਆਂ ਸੇਵਾਵਾਂ ਤੇ ਵਿਆਪਕ ਰਿਪੋਰਟ ਅਤੇ ਟੈਕਸਾਂ, ਜੋ ਇਸ ਕਾਉਂਸਿਲ ਟਰਮ ਦਾ ਕੇਂਦਰ ਰਹੇ ਹਨ, ਨੂੰ ਘੱਟ ਰੱਖਣ ਦੇ ਮੌਕਿਆਂ ਲਈ ਕੇ.ਪੀ.ਐਮ.ਜੀ. ਦਾ ਧੰਨਵਾਦ ਕਰਦੇ ਹਾਂ। ਅਸੀਂ ਪ੍ਰਭਾਵੀ ਸੇਵਾਵਾਂ ਮੁਹੱਈਆ ਕਰਨ ਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਇਹ ਬਾਹਰੀ ਦ੍ਰਿਸ਼ਟੀਕੋਣ

ਮਿਊਨਿਸਿਪਲ ਸੇਵਾ ਡਿਲੀਵਰੀ ਵਿੱਚ ਬ੍ਰੈਮਪਟਨ ਦੀ ਲੀਡਰਸ਼ਿਪ ਦੀ ਪੁਸ਼ਟੀ ਕਰਦਾ ਹੈ। ਅਸੀਂ ਨਵੀਨਤਾ ਅਤੇ ਬੱਚਤਾਂ ਲਈ ਪਛਾਣੇ ਗਏ ਇਹਨਾਂ ਨਵੇਂ ਮੌਕਿਆਂ ਦੀ ਪੜਚੋਲ ਲਈ ਉਤਸ਼ਾਹਿਤ ਹਾਂ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਬ੍ਰੈਮਪਟਨ ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਹੈ। ਇਸ ਵਿੱਚ ਉਸ ਸਿਟੀ ਲਈ ਜੋਸ਼ ਨਾਲ ਭਰੇ ਉੱਚ ਪ੍ਰਦਰਸ਼ਨ ਦੇਣ ਵਾਲੇ ਲੋਕਾਂ ਦੇ ਸਟਾਫ ਹੈ, ਜਿੱਥੇ ਉਹ ਸੇਵਾ ਦਿੰਦੇ ਹਨ। ਸਾਡੀਆਂ ਟੀਮਾਂ ਸੰਪੰਨ ਗਾਹਕ ਅਨੁਭਵ ਪ੍ਰਦਾਨ ਕਰਨ ਤੇ ਧਿਆਨ ਕੇਂਦਰਿਤ ਕਰਦੀਆਂ ਹਨ। ਮੈਨੂੰ ਯਕੀਨ ਹੈ ਕਿ ਵਿਚਾਰੇ ਗਏ ਮੌਕੇ ਕੁਸ਼ਲ ਅਤੇ ਪ੍ਰਭਾਵੀ ਸੇਵਾ ਉੱਤਮਤਾ ਪ੍ਰਦਾਨ ਕਰਨ ਦੇ ਸੰਦਰਭ ਵਿੱਚ ਅੱਗੇ ਵਧਣ ਦੇ ਚੌਕਸ ਰਸਤੇ ਦਾ ਸੰਕੇਤ ਦਿੰਦੇ ਹਨ।”

- ਜੋ ਪਿਟਾਰੀ (Joe Pittari), ਐਕਟਿੰਗ ਚੀਫ ਐਡਮਿਨਿਸਟ੍ਰੇਟਿਵ ਅਫਸਰ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | [Monika.Duggal@brampton.ca](mailto:Monika.Duggal@brampton.ca)